



ਡਿਸਏਬਿਲਟੀ ਅਲਾਇੰਸ ਬੀ ਸੀ
ਹੈਲਪਸ਼ੀਟ
 ਬੀ ਸੀ ਡਿਸਏਬਿਲਟੀ ਭੱਤੇ



2018

ਪਰਸਨਜ਼ ਵਿਚ ਡਿਸਏਬਿਲਟੀਜ਼ (ਪੀ ਡਬਲਯੂ ਡੀ) ਭੱਤੇ ਤੋਂ ਨਾਂਹ ਦੀ ਅਪੀਲ ਕਰਨਾ: ਦੁਬਾਰਾ ਵਿਚਾਰ ਕਰਨ ਲਈ ਬੇਨਤੀ

ਇਸ ਹੈਲਪ ਸ਼ੀਟ ਲਈ ਫੰਡ ਹੈਲਥ ਸਾਇੰਸਿਜ਼ ਐਸੋਸੀਏਸ਼ਨ ਔਫ ਬੀ ਸੀ ਅਤੇ ਲਾਅ ਫਾਉਂਡੇਸ਼ਨ ਔਫ ਬੀ ਸੀ ਤੋਂ ਮਿਲੇ ਹਨ।

ਜੇ ਤੁਸੀਂ ਪਰਸਨਜ਼ ਵਿਚ ਡਿਸਏਬਿਲਟੀਜ਼ (ਪੀ ਡਬਲਯੂ ਡੀ) ਭੱਤੇ ਲਈ ਅਪਲਾਈ ਕੀਤਾ ਹੈ ਅਤੇ ਤੁਹਾਨੂੰ ਮਨਿਸਟਰੀ ਔਫ ਸੋਸ਼ਲ ਡਿਵੈਲਪਮੈਂਟ ਐਂਡ ਪੌਵਰਟੀ ਰਿਡਕਸ਼ਨ (ਐੱਮ ਐੱਸ ਡੀ ਪੀ ਆਰ) ਤੋਂ ਤੁਹਾਡੀ ਐਪਲੀਕੇਸ਼ਨ ਨਾਮਨਜ਼ੂਰ ਕਰਨ ਬਾਰੇ ਚਿੱਠੀ ਮਿਲੀ ਹੈ ਤਾਂ ਤੁਹਾਨੂੰ ਮਨਿਸਟਰੀ ਦੇ ਫੈਸਲੇ ਵਿਰੁੱਧ ਅਪੀਲ ਕਰਨ ਦਾ ਹੱਕ ਹੈ। ਤੁਸੀਂ ਰਿਕੂਐਸਟ ਫਾਰ ਰੀਕੌਨਸਿਡਰੇਸ਼ਨ (ਦੁਬਾਰਾ ਵਿਚਾਰ ਕਰਨ ਲਈ ਬੇਨਤੀ) ਦਰਜ ਕਰਵਾ ਸਕਦੇ ਹੋ।

ਇਹ ਹੈਲਪ ਸ਼ੀਟ ਅਪੀਲ ਦੀ ਕਾਰਵਾਈ ਨੂੰ ਅਤੇ ਇਹ ਸਮਝਣ ਵਿਚ ਤੁਹਾਡੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ ਕਿ ਆਪਣੀ ਰਿਕੂਐਸਟ ਫਾਰ ਰੀਕੌਨਸਿਡਰੇਸ਼ਨ (ਦੁਬਾਰਾ ਵਿਚਾਰ ਕਰਨ ਲਈ ਬੇਨਤੀ) ਕਿਵੇਂ ਕਰਨੀ ਹੈ। ਇਹ ਹੈਲਪ ਸ਼ੀਟ ਤੁਹਾਨੂੰ ਅਜਿਹੀ ਜਾਣਕਾਰੀ ਦਿੰਦੀ ਹੈ ਜਿਹੜੀ ਮਨਿਸਟਰੀ ਨੂੰ ਦੁਬਾਰਾ ਵਿਚਾਰ ਕਰਨ ਲਈ ਕਹਿਣ ਅਤੇ ਪੀ ਡਬਲਯੂ ਡੀ ਲਈ ਤੁਹਾਡੀ ਐਪਲੀਕੇਸ਼ਨ ਮਨਜ਼ੂਰ ਕਰਨ ਵਿਚ ਕਾਮਯਾਬ ਹੋਣ ਦਾ ਤੁਹਾਡਾ ਮੌਕਾ ਵਧਾ ਸਕਦੀ ਹੈ।

ਕਿਰਪਾ ਕਰਕੇ ਇਹ ਨੋਟ ਕਰੋ ਕਿ ਭਾਵੇਂ ਇਹ ਹੈਲਪ ਸ਼ੀਟ ਅਪੀਲ ਦੀ ਕਾਰਵਾਈ ਬਾਰੇ ਸੰਖੇਪ ਜਾਣਕਾਰੀ ਦਿੰਦੀ ਹੈ ਅਤੇ ਇਹ ਸੁਝਾਅ ਦਿੰਦੀ ਹੈ ਕਿ ਤੁਸੀਂ ਕਾਮਯਾਬ ਹੋਣ ਦਾ ਆਪਣਾ ਮੌਕਾ ਕਿਵੇਂ ਵਧਾ ਸਕਦੇ ਹੋ, ਪਰ ਇਹ ਕਿਸੇ ਐਡਵੋਕੇਟ (ਹਿਮਾਇਤੀ) ਦੀ ਮਦਦ ਦੀ ਥਾਂ ਨਹੀਂ ਲੈਂਦੀ। ਕਿਸੇ ਐਡਵੋਕੇਟ ਨਾਲ ਗੱਲ ਕਰਨ ਲਈ, ਐਡਵੋਕੇਸੀ ਐਕਸੈੱਸ ਪ੍ਰੋਗਰਾਮ ਨਾਲ ਸੰਪਰਕ ਕਰੋ (604-872-1278 ਜਾਂ ਟੋਲ-ਫ੍ਰੀ 1-800-663-1278) ਜਾਂ ਪੌਵਰਟੀ ਦੇ ਵੈੱਬਸਾਈਟ (www.povnet.org) 'ਤੇ ਜਾਓ ਅਤੇ ਇਹ ਦੇਖਣ ਲਈ “ਫਾਈਂਡ ਐਨ ਐਡਵੋਕੇਟ” 'ਤੇ ਕਲਿੱਕ ਕਰੋ ਕਿ ਕੀ ਤੁਹਾਡੇ ਇਲਾਕੇ ਵਿਚ ਕੋਈ ਐਡਵੋਕੇਟ ਹੈ।

ਜੇ ਤੁਸੀਂ ਪੀ ਡਬਲਯੂ ਡੀ ਲਈ ਅਪਲਾਈ ਕਰਨ ਵਿਚ ਮਦਦ ਲੱਭ ਰਹੇ ਹੋ ਤਾਂ **ਹੈਲਪ ਸ਼ੀਟ 2: ਡਿਸਏਬਿਲਟੀਜ਼ ਵਾਲੇ ਵਿਅਕਤੀਆਂ (ਪੀ ਡਬਲਯੂ ਡੀ) ਲਈ ਐਪਲੀਕੇਸ਼ਨ ਦੇਖੋ।**



ਡਿਸਏਬਿਲਟੀ ਅਲਾਇੰਸ ਬੀ ਸੀ

ਇਸ ਹੈਲਪ ਸ਼ੀਟ ਵਿਚਲੀ ਜਾਣਕਾਰੀ ਉਸ ਕਾਨੂੰਨ 'ਤੇ ਆਧਾਰਿਤ ਹੈ ਜਿਹੜਾ ਇਸ ਲਿਖਤ ਨੂੰ ਲਿਖਣ ਵੇਲੇ ਸੀ। ਕਾਨੂੰਨ ਅਤੇ ਪੌਲਸੀ ਬਦਲ ਸਕਦੇ ਹਨ। ਕਿਰਪਾ ਕਰਕੇ ਇਸ ਹੈਲਪ ਸ਼ੀਟ 'ਤੇ ਤਾਰੀਕ ਚੈੱਕ ਕਰੋ।



ਆਪਣੇ ਪੀ ਡਬਲਯੂ ਡੀ ਭੱਤੇ ਤੋਂ ਨਾਂਹ ਦੀ ਅਪੀਲ ਕਿਵੇਂ ਕਰਨੀ ਹੈ ਅਪੀਲ ਦੀ ਕਾਰਵਾਈ ਦੇ ਦੋ ਪੱਧਰ ਹਨ:

ਪੱਧਰ 1: ਰਿਕੂਐਸਟ ਫਾਰ ਰੀਕੋਨਸਿਡਰੇਸ਼ਨ

ਜੇ ਤੁਹਾਡੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ (ਦੁਬਾਰਾ ਵਿਚਾਰ ਕਰਨ ਲਈ ਬੇਨਤੀ) ਕਾਮਯਾਬ ਹੋ ਜਾਂਦੀ ਹੈ ਤਾਂ ਐੱਮ ਐੱਸ ਡੀ ਪੀ ਆਰ ਤੁਹਾਨੂੰ ਪੀ ਡਬਲਯੂ ਡੀ ਭੱਤਾ ਦੇਵੇਗੀ।

ਪੱਧਰ 2: ਅਪੀਲ ਟ੍ਰਿਬਿਊਨਲ

ਜੇ ਐੱਮ ਐੱਸ ਡੀ ਪੀ ਆਰ ਤੁਹਾਡੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਰੱਦ ਕਰ ਦਿੰਦੀ ਹੈ ਤਾਂ ਤੁਸੀਂ ਅਪੀਲ ਦੀ ਕਾਰਵਾਈ ਦੇ ਪੱਧਰ 2 'ਤੇ ਜਾ ਸਕਦੇ ਹੋ ਅਤੇ ਅਪੀਲ ਟ੍ਰਿਬਿਊਨਲ ਕੋਲ ਅਪੀਲ ਕਰਨ ਲਈ ਕਹਿ ਸਕਦੇ ਹੋ। **ਹੈਲਪ ਸ਼ੀਟ 5ਬੀ: ਪਰਸਨਜ਼ ਵਿਚ ਡਿਸਏਬਿਲਟੀਜ਼ (ਪੀ ਡਬਲਯੂ ਡੀ) ਭੱਤੇ ਤੋਂ ਨਾਂਹ ਦੀ ਅਪੀਲ ਕਰਨਾ: ਅਪੀਲ ਟ੍ਰਿਬਿਊਨਲ**, ਟ੍ਰਿਬਿਊਨਲ ਦੇ ਸੰਬੰਧ ਵਿਚ ਤੁਹਾਡੀ ਮਦਦ ਕਰ ਸਕਦੀ ਹੈ।

ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਕੀ ਹੈ?

ਰਿਕੂਐਸਟ ਫਾਰ ਰੀਕੋਨਸਿਡਰੇਸ਼ਨ (ਦੁਬਾਰਾ ਵਿਚਾਰ ਕਰਨ ਲਈ ਬੇਨਤੀ) ਐੱਮ ਐੱਸ ਡੀ ਪੀ ਆਰ ਵਿਖੇ ਇਕ ਨਵੇਂ ਵਿਅਕਤੀ ਵਲੋਂ ਤੁਹਾਡੀ ਪੀ ਡਬਲਯੂ ਡੀ ਲਈ ਐਪਲੀਕੇਸ਼ਨ 'ਤੇ ਦੁਬਾਰਾ ਵਿਚਾਰ ਕਰਨ ਅਤੇ ਉਸ ਨਵੀਂ ਸਾਮੱਗਰੀ ਨੂੰ ਵਿਚਾਰਨ ਦਾ ਇਕ ਮੌਕਾ ਹੈ ਜਿਹੜੀ ਤੁਸੀਂ ਮੁਢਲੇ ਫੈਸਲੇ ਤੋਂ ਬਾਅਦ ਪ੍ਰਦਾਨ ਕੀਤੀ ਹੈ। ਇਹ ਇਕ ਨਵਾਂ ਫੈਸਲਾ ਹੈ, ਪਹਿਲੇ ਫੈਸਲੇ 'ਤੇ ਸਿਰਫ ਵਿਚਾਰ ਕਰਨਾ ਹੀ ਨਹੀਂ। ਦੁਬਾਰਾ ਵਿਚਾਰ ਕਰਨ ਲਈ ਬੇਨਤੀ ਕਿਉਂਕਿ ਇਕ ਨਵਾਂ ਫੈਸਲਾ ਹੈ, ਇਹ ਆਮ ਤੌਰ 'ਤੇ ਕਾਮਯਾਬ ਹੋਣ ਦਾ ਤੁਹਾਡਾ ਸਭ ਤੋਂ ਬਿਹਤਰ ਮੌਕਾ ਵੀ ਹੈ। ਤੁਸੀਂ ਮੁਕੰਮਲ ਕੀਤੀ ਹੋਈ ਦੁਬਾਰਾ ਵਿਚਾਰ ਕਰਨ ਲਈ ਬੇਨਤੀ ਮਨਿਸਟਰੀ ਦੇ ਆਪਣੇ ਸਥਾਨਕ ਦਫਤਰ ਕੋਲ ਆਪ ਜਾ ਕੇ, ਡਾਕ ਰਾਹੀਂ ਜਾਂ ਫੈਕਸ ਰਾਹੀਂ ਦਰਜ ਕਰਵਾ ਸਕਦੇ ਹੋ।

ਰਿਕੂਐਸਟ ਫਾਰ ਰੀਕੋਨਸਿਡਰੇਸ਼ਨ ਲਈ ਅਪਲਾਈ ਕਿਵੇਂ ਕਰਨਾ ਹੈ

ਜਦੋਂ ਤੁਹਾਨੂੰ ਐੱਮ ਐੱਸ ਡੀ ਪੀ ਆਰ ਤੋਂ ਇਹ ਦੱਸਦੀ ਹੋਈ ਚਿੱਠੀ ਮਿਲਦੀ ਹੈ ਕਿ ਪੀ ਡਬਲਯੂ ਡੀ ਭੱਤੇ ਲਈ ਤੁਹਾਡੀ ਐਪਲੀਕੇਸ਼ਨ ਨੂੰ ਨਾਂਹ ਕਰ ਦਿੱਤੀ ਗਈ ਹੈ ਤਾਂ ਤੁਹਾਨੂੰ ਅੱਗੇ ਦਿੱਤੇ ਕਦਮ ਚੁੱਕਣੇ ਚਾਹੀਦੇ ਹਨ:

1. ਫੌਰਨ ਕਾਰਵਾਈ ਕਰੋ

ਆਪਣੀ ਰਿਕੂਐਸਟ ਫਾਰ ਰੀਕੋਨਸਿਡਰੇਸ਼ਨ 'ਤੇ ਫੌਰਨ ਕੰਮ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਮੁਕੰਮਲ ਕੀਤੀ ਹੋਈ ਬੇਨਤੀ ਆਪਣੀ ਲੋਕਲ ਐੱਮ ਐੱਸ ਡੀ ਪੀ ਆਰ ਦੇ ਦਫਤਰ ਤੱਕ ਪਹੁੰਚਾਉਣ ਦੇ ਤੁਹਾਡੇ ਕੋਲ ਸਿਰਫ 20 ਕਾਰੋਬਾਰੀ ਦਿਨ ਹਨ। ਦਿਨ 1 ਉਸ ਦਿਨ ਤੋਂ ਬਾਅਦ ਦਾ ਦਿਨ ਹੈ ਜਦੋਂ ਤੁਹਾਨੂੰ ਐੱਮ ਐੱਸ ਡੀ ਪੀ ਆਰ ਤੋਂ ਨਾਂਹ ਕਰਨ ਵਾਲੀ ਚਿੱਠੀ ਮਿਲਦੀ ਹੈ। ਉਸ ਦਿਨ ਤੋਂ, ਤੁਸੀਂ ਕੰਮਕਾਰ ਵਾਲੇ ਦਿਨ ਗਿਣਦੇ ਹੋ, ਪਰ ਵੀਕਐਂਡ ਜਾਂ ਛੁੱਟੀਆਂ ਵਾਲੇ ਦਿਨ ਨਹੀਂ।

ਭਾਵੇਂ ਕਿ ਆਪਣੀ ਬੇਨਤੀ 20 ਕਾਰੋਬਾਰੀ ਦਿਨਾਂ ਦੇ ਵਿਚ ਵਿਚ ਕਰਨਾ ਬਿਹਤਰ ਹੈ, ਮਨਿਸਟਰੀ ਸਮੇਂ ਦੀ ਐਕਸਟੈਨਸ਼ਨ (ਵਾਧਾ) ਦੇ ਦੇਵੇਗੀ ਜੇ ਤੁਹਾਨੂੰ ਹਿਮਾਇਤ ਕਰਨ ਵਾਲੇ ਪੇਪਰ ਲੈਣ ਅਤੇ ਦਰਜ ਕਰਵਾਉਣ ਲਈ ਵਾਧੂ ਸਮੇਂ ਦੀ ਲੋੜ ਹੈ, ਪਰ ਤੁਹਾਡੇ ਲਈ ਇਸ ਬਾਰੇ ਮਨਿਸਟਰੀ ਨੂੰ ਆਪਣੀ 20-ਕਾਰੋਬਾਰੀ-ਦਿਨਾਂ ਦੀ ਡੈੱਡਲਾਈਨ ਦੇ ਖਤਮ ਹੋਣ ਤੋਂ ਪਹਿਲਾਂ ਦੱਸਣਾ ਜ਼ਰੂਰੀ ਹੈ। ਜੇ ਤੁਹਾਨੂੰ ਐਕਸਟੈਨਸ਼ਨ ਦਿੱਤੀ ਜਾਂਦੀ ਹੈ ਤਾਂ ਦੁਬਾਰਾ ਵਿਚਾਰ ਕਰਨ ਦਾ ਫੈਸਲਾ ਤੁਹਾਨੂੰ ਐਕਸਟੈਨਸ਼ਨ ਦਿੱਤੇ ਜਾਣ ਦੇ ਦਿਨ ਤੋਂ ਬਾਅਦ 20 ਕਾਰੋਬਾਰੀ ਦਿਨਾਂ ਵਿਚ ਕੀਤਾ ਜਾਵੇਗਾ। ਕਿਰਪਾ ਕਰਕੇ ਇਹ ਨੋਟ ਕਰੋ ਕਿ ਭਾਵੇਂ ਤੁਹਾਡੇ ਕੋਲ ਐਕਸਟੈਨਸ਼ਨ ਹੈ, ਤੁਹਾਡੇ ਲਈ ਹਿਮਾਇਤ ਕਰਨ ਵਾਲੇ ਆਪਣੇ ਪੇਪਰ ਐਕਸਟੈਨਸ਼ਨ ਦੀ ਹੱਦ ਲੰਘਣ ਤੋਂ ਪਹਿਲਾਂ ਦਰਜ ਕਰਵਾਉਣਾ ਜ਼ਰੂਰੀ ਹੈ।

ਖਾਸ ਹਾਲਤਾਂ ਵਿਚ, ਐੱਮ ਐੱਸ ਡੀ ਪੀ ਆਰ ਤੁਹਾਨੂੰ ਐਕਸਟੈਨਸ਼ਨ ਦੇ ਸਕਦੀ ਹੈ ਜੇ ਤੁਸੀਂ ਆਪਣੀ ਮੁਢਲੀ 20-ਕਾਰੋਬਾਰੀ ਦਿਨਾਂ ਦੀ ਡੈੱਡਲਾਈਨ ਤੋਂ ਖੁੰਝ ਜਾਂਦੇ ਹੋ, ਉਦਾਹਰਣ ਲਈ ਜੇ ਤੁਸੀਂ ਮਨਿਸਟਰੀ ਨੂੰ ਬੀਮਾਰ ਹੋਣ ਕਾਰਨ ਇਹ ਦੱਸ ਨਹੀਂ ਸਕਦੇ ਕਿ ਤੁਸੀਂ ਦੁਬਾਰਾ ਵਿਚਾਰ ਲਈ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਐਕਸਟੈਨਸ਼ਨ ਦੀ ਲੋੜ ਹੈ। ਜਿੰਨਾ ਵੀ ਛੇਤੀ ਹੋ ਸਕੇ ਤੁਹਾਨੂੰ ਮਨਿਸਟਰੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਇਹ ਦੱਸਣਾ ਚਾਹੀਦਾ ਹੈ ਕਿ ਤੁਸੀਂ ਡੈੱਡਲਾਈਨ ਤੋਂ ਕਿਉਂ ਖੁੰਝ ਗਏ ਹੋ।



ਸੁਝਾਅ: ਐੱਮ ਐੱਸ ਡੀ ਪੀ ਆਰ ਤੋਂ ਨਾਂਹ ਦੀ ਚਿੱਠੀ ਮਿਲਣ ਤੋਂ ਛੇਤੀ ਬਾਅਦ ਉਸ ਦੇ ਉਪਰਲੇ ਪਾਸੇ ਤਾਰੀਕ ਲਿਖੋ, ਤਾਂ ਜੋ ਤੁਸੀਂ ਸਦਾ ਇਹ ਹਿਸਾਬ ਲਾ ਸਕੋ ਕਿ ਡੈੱਡਲਾਈਨ ਤੋਂ ਪਹਿਲਾਂ ਤੁਹਾਡੇ ਕੋਲ ਕਿੰਨੇ ਦਿਨ ਹਨ।

2. ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਲਉ

ਤੁਸੀਂ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਮਨਿਸਟਰੀ ਤੋਂ ਲੈਂਦੇ ਹੋ। ਐਡਵੋਕੇਟਸ ਕੋਲ ਇਨ੍ਹਾਂ ਫਾਰਮਾਂ ਦੀਆਂ ਕਾਪੀਆਂ ਨਹੀਂ ਹੁੰਦੀਆਂ।

ਸੁਝਾਅ: ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਚੁੱਕਣ ਲਈ ਐੱਮ ਐੱਸ ਡੀ ਪੀ ਆਰ ਦੇ ਦਫਤਰ ਜਾਣ ਤੋਂ ਪਹਿਲਾਂ 1-866-866-0800 ਨੂੰ ਫੋਨ ਕਰੋ। ਇਸ ਤਰ੍ਹਾਂ, ਤੁਹਾਡੇ ਵਲੋਂ ਫਾਰਮ ਚੁੱਕਣ ਤੋਂ ਪਹਿਲਾਂ ਵਰਕਰ ਆਪਣੇ ਭਾਗ ਭਰਨ ਦੇ ਯੋਗ ਹੋਵੇਗਾ।

ਆਪਣੇ ਐੱਮ ਐੱਸ ਡੀ ਪੀ ਆਰ ਦੇ ਦਫਤਰ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਇਹ ਹੋਣੇ ਚਾਹੀਦੇ ਹਨ:

- ਏ) ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ।
- ਬੀ) ਐੱਮ ਐੱਸ ਡੀ ਪੀ ਆਰ ਤੋਂ ਨਾਂਹ ਦੀ ਉਹ ਚਿੱਠੀ ਜਿਹੜੀ ਕਹਿੰਦੀ ਹੈ ਕਿ ਮਨਿਸਟਰੀ ਨੇ ਪੀ ਡਬਲਯੂ ਡੀ ਲਈ ਤੁਹਾਡੀ ਐਪਲੀਕੇਸ਼ਨ ਰੱਦ ਕਰ ਦਿੱਤੀ ਹੈ। ਤੁਹਾਡੇ ਕੋਲ ਇਸ ਚਿੱਠੀ ਦੀ ਪਹਿਲਾਂ ਹੀ ਇਕ ਕਾਪੀ ਹੈ।
- ਸੀ) ਪੀ ਡਬਲਯੂ ਡੀ ਦੇ ਦਰਜੇ ਬਾਰੇ ਫੈਸਲੇ ਦਾ ਸੰਖੇਪ। ਇਹ ਸ਼ੀਟਾਂ, ਨਾਂਹ ਦੀ ਚਿੱਠੀ ਸਮੇਤ, ਆਮ ਤੌਰ 'ਤੇ ਤਿੰਨ ਸਫਿਆਂ ਦੀਆਂ ਹੁੰਦੀਆਂ ਹਨ ਅਤੇ ਇਹ ਵਿਸਥਾਰ ਵਿਚ ਦੱਸਦੀਆਂ ਹਨ ਕਿ ਐੱਮ ਐੱਸ ਡੀ ਪੀ ਆਰ ਨੇ ਤੁਹਾਡੀ ਪੀ ਡਬਲਯੂ ਡੀ ਲਈ ਐਪਲੀਕੇਸ਼ਨ ਰੱਦ ਕਿਉਂ ਕੀਤੀ ਹੈ।
- ਡੀ) ਤੁਹਾਡੀ ਪੀ ਡਬਲਯੂ ਡੀ ਲਈ ਐਪਲੀਕੇਸ਼ਨ ਦੀ ਇਕ ਮੁਕੰਮਲ ਕਾਪੀ।
- ਈ) ਕੋਈ ਵੀ ਉਹ ਚਿੱਠੀਆਂ ਜਾਂ ਰਿਕਾਰਡ ਜਿਹੜੇ ਤੁਸੀਂ ਜਾਂ ਤੁਹਾਡੇ ਡਾਕਟਰ ਨੇ ਤੁਹਾਡੀ ਪੀ ਡਬਲਯੂ ਡੀ ਲਈ ਐਪਲੀਕੇਸ਼ਨ ਨਾਲ ਐੱਮ ਐੱਸ ਡੀ ਪੀ ਆਰ ਨੂੰ ਭੇਜੇ ਹੋ ਸਕਦੇ ਹਨ।

3. ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਫਾਰਮ ਮੁਕੰਮਲ ਕਰੋ

ਭਾਗ ਇਕ: ਇਹ ਭਾਗ ਮਨਿਸਟਰੀ ਦੇ ਵਰਕਰ ਵਲੋਂ ਭਰਿਆ ਗਿਆ ਹੋਣਾ ਚਾਹੀਦਾ ਹੈ। ਇਸ ਵਿਚ ਤੁਹਾਡਾ ਨਾਂ ਅਤੇ ਮੌਜੂਦਾ ਐਡਰੈਸ ਸ਼ਾਮਲ ਹਨ। ਇਹ ਪੱਕਾ ਕਰੋ ਕਿ ਇਹ ਜਾਣਕਾਰੀ ਸਹੀ ਹੈ।

ਭਾਗ ਦੋ: ਇਹ ਮਨਿਸਟਰੀ ਦੇ ਵਰਕਰ ਵਲੋਂ ਭਰਿਆ ਜਾਂਦਾ ਹੈ। ਇਹ ਪੱਕਾ ਕਰਨ ਲਈ ਚੈੱਕ ਕਰੋ ਕਿ ਇਸ ਵਿਚ ਅੱਗੇ ਦਿੱਤੀ ਸਾਰੀ ਜਾਣਕਾਰੀ ਹੈ:

- ਏ) ਐੱਮ ਐੱਸ ਡੀ ਪੀ ਆਰ ਦਾ ਫੈਸਲਾ ਕੀ ਹੈ। ਆਮ ਤੌਰ 'ਤੇ ਵਰਕਰ ਨੇ ਉਹ ਲਿਖਿਆ ਹੋਵੇਗਾ ਜੋ ਤੁਹਾਡੀ ਪੀ ਡਬਲਯੂ ਡੀ ਤੋਂ ਨਾਂਹ ਦੀ ਚਿੱਠੀ ਕਹਿੰਦੀ ਹੈ।
- ਬੀ) ਐੱਮ ਐੱਸ ਡੀ ਪੀ ਆਰ ਤੋਂ ਤੁਹਾਨੂੰ ਨਾਂਹ ਦੀ ਚਿੱਠੀ ਮਿਲਣ ਦੀ ਤਾਰੀਕ। ਇਹ ਪੱਕਾ ਕਰਨ ਲਈ ਚੈੱਕ ਕਰੋ ਕਿ ਤਾਰੀਕ ਸਹੀ ਹੈ ਕਿਉਂਕਿ ਇਹ ਇਸ ਗੱਲ 'ਤੇ ਅਸਰ ਪਾਉਂਦੀ ਹੈ ਕਿ ਆਪਣੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਦਰਜ ਕਰਵਾਉਣ ਲਈ 20 ਕਾਰੋਬਾਰੀ ਦਿਨਾਂ ਵਿੱਚੋਂ ਤੁਹਾਡੇ ਕੋਲ ਕਿੰਨਾ ਸਮਾਂ ਬਚਿਆ ਹੈ। ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਉਹ ਤਾਰੀਕ ਲਿਖ ਲਉ ਜਦੋਂ ਤੱਕ ਤੁਹਾਡੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਦਿੱਤੀ ਜਾਣੀ ਹੈ।
- ਸੀ) ਇਮਪਲੋਏਮੈਂਟ ਐਂਡ ਅਸਿਸਟੈਂਸ ਫਾਰ ਪਰਸਨਜ਼ ਵਿਚ ਡਿਸਏਬਿਲਟੀਜ਼ ਐਕਟ ਤੋਂ ਪਰਸਨਜ਼ ਵਿਚ ਡਿਸਏਬਿਲਟੀਜ਼ ਬੈਨੇਫਿਟ ਦੀ ਪਰਿਭਾਸ਼ਾ। ਪੀ ਡਬਲਯੂ ਡੀ ਦੀ ਪਰਿਭਾਸ਼ਾ ਕਹਿੰਦੀ ਹੈ ਕਿ:
 - ਤੁਹਾਡੀ ਉਮਰ ਘੱਟੋ ਘੱਟ 18 ਸਾਲ ਹੋਣਾ ਜ਼ਰੂਰੀ ਹੈ
 - ਤੁਹਾਨੂੰ ਕੋਈ ਗੰਭੀਰ ਮਾਨਸਿਕ ਜਾਂ ਸਰੀਰਕ ਵਿਗਾੜ ਹੋਣਾ ਜ਼ਰੂਰੀ ਹੈ



- ਤੁਹਾਡੇ ਡਾਕਟਰ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਤੁਹਾਡਾ ਵਿਗਾੜ ਘੱਟੋ ਘੱਟ ਦੋ ਸਾਲਾਂ ਲਈ ਰਹੇਗਾ
- ਕਿਸੇ ਡਾਕਟਰ ਜਾਂ ਸਿਹਤ ਮਾਹਰ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਰੋਜ਼ਾਨਾ ਰਹਿਣੀ-ਬਹਿਣੀ ਦੇ ਕੰਮ ਕਰਨ ਦੀ ਤੁਹਾਡੀ ਸਮਰੱਥਾ 'ਤੇ ਵੱਡੀਆਂ ਬੰਦਸ਼ਾਂ ਹਨ (ਹੇਠਾਂ ਦੇਖੋ)
- ਤੁਹਾਡੀ ਡਿਸਏਬਿਲਟੀ ਕਰਕੇ, ਤੁਹਾਨੂੰ ਕਿਸੇ ਹੋਰ ਵਿਅਕਤੀ ਦੀ ਵੱਡੀ ਮਦਦ ਜਾਂ ਨਿਗਰਾਨੀ ਦੀ ਜਾਂ ਮਦਦ ਕਰਨ ਵਾਲੀ ਕਿਸੇ ਚੀਜ਼ (ਜਿਵੇਂ ਖੁੰਡੀ) ਦੀ ਜਾਂ ਮਦਦ ਕਰਨ ਵਾਲੇ ਜਾਨਵਰ ਦੀ ਲੋੜ ਹੈ।

ਰੋਜ਼ਾਨਾ ਰਹਿਣੀ-ਬਹਿਣੀ ਦੇ ਕੰਮਾਂ ਨੂੰ ਇਨ੍ਹਾਂ ਦੇ ਤੌਰ 'ਤੇ ਸਪਸ਼ਟ ਕੀਤਾ ਗਿਆ ਹੈ:

- ਨਿੱਜੀ ਸਫਾਈ ਤੇ ਸਵੈ-ਸੰਭਾਲ ਕਰਨਾ (ਉਦਾਹਰਣ ਲਈ, ਨਹਾਉਣਾ)
- ਖਾਣੇ ਤਿਆਰ ਕਰਨਾ
- ਦਵਾਈਆਂ ਲੈਣਾ
- ਘਰ ਨੂੰ ਸਾਫ਼ ਰੱਖਣਾ
- ਨਿੱਜੀ ਲੋੜਾਂ ਲਈ ਸ਼ੌਪਿੰਗ ਕਰਨਾ
- ਅੰਦਰ ਅਤੇ ਬਾਹਰ ਜਾਣਾ
- ਆਵਾਜਾਈ ਦੀਆਂ ਸਰਕਾਰੀ ਜਾਂ ਨਿੱਜੀ ਸਹੂਲਤਾਂ ਵਰਤਣਾ (ਉਦਾਹਰਣ ਲਈ, ਬੱਸ)
- ਨਿੱਜੀ ਪੈਸੇ ਖਰਚੇ ਦੀ ਸੰਭਾਲ ਕਰਨਾ।

ਮਾਨਸਿਕ ਸਿਹਤ ਦੀਆਂ ਡਿਸਏਬਿਲਟੀਜ਼ ਵਾਲੇ ਲੋਕਾਂ ਲਈ, ਰੋਜ਼ਾਨਾ ਰਹਿਣੀ-ਬਹਿਣੀ ਦੇ ਕੰਮਾਂ ਵਿਚ ਇਹ ਕੰਮ ਕਰਨ ਦੀ ਸਮਰੱਥਾ ਵੀ ਸ਼ਾਮਲ ਹੋ ਸਕਦੀ ਹੈ:

- ਨਿੱਜੀ ਦੇਖਭਾਲ, ਸਰਗਰਮੀਆਂ, ਜਾਂ ਪੈਸੇ ਖਰਚੇ ਬਾਰੇ ਫੈਸਲੇ ਕਰਨਾ
- ਹੋਰਨਾਂ ਨਾਲ ਅਸਰਦਾਰ ਤਰੀਕੇ ਨਾਲ ਸੰਬੰਧ ਬਣਾਉਣਾ, ਗੱਲਬਾਤ ਕਰਨਾ, ਜਾਂ ਤਾਲਮੇਲ ਕਰਨਾ (ਦੂਜੇ ਸ਼ਬਦਾਂ ਵਿਚ, ਹੋਰਨਾਂ ਲੋਕਾਂ ਨਾਲ ਮਿਲ ਕੇ ਰਹਿਣਾ)।

ਭਾਗ ਤਿੰਨ: ਇਹ ਭਾਗ ਤੁਹਾਡੇ ਵਲੋਂ ਭਰਿਆ ਜਾਂਦਾ ਹੈ। ਤੁਹਾਡੇ ਲਈ ਉਹ ਕਾਰਨ ਲਿਖਣੇ ਜ਼ਰੂਰੀ ਹਨ ਜਿਨ੍ਹਾਂ ਕਰਕੇ ਤੁਸੀਂ ਇਹ ਯਕੀਨ ਕਰਦੇ ਹੋ ਕਿ ਤੁਸੀਂ ਪੀ ਡਬਲਯੂ ਡੀ ਲਈ ਯੋਗ ਹੋ। ਇਹ ਕਰਨ ਤੋਂ ਪਹਿਲਾਂ, ਤੁਹਾਨੂੰ ਇਸ ਚੀਜ਼ ਬਾਰੇ ਸਪਸ਼ਟ ਪਤਾ ਹੋਣਾ ਚਾਹੀਦਾ ਹੈ ਕਿ ਮਨਿਸਟਰ ਨੇ ਤੁਹਾਡੀ ਪੀ ਡਬਲਯੂ ਡੀ ਲਈ ਐਪਲੀਕੇਸ਼ਨ ਰੱਦ ਕਿਉਂ ਕੀਤੀ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਨਾਂਹ ਕਰਨ ਵਾਲੀ ਚਿੱਠੀ ਨੂੰ ਅਤੇ ਪੀ ਡਬਲਯੂ ਡੀ ਦੀਆਂ ਕੇਸ ਪ੍ਰੋਵਾਇਲ ਸ਼ੀਟਾਂ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਅਕਸਰ, ਪੀ ਡਬਲਯੂ ਡੀ ਲਈ ਐਪਲੀਕੇਸ਼ਨਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਕਿਉਂਕਿ:

- ਤੁਹਾਡੇ ਡਾਕਟਰ ਨੇ ਇਹ ਸਪਸ਼ਟ ਨਹੀਂ ਕੀਤਾ ਹੁੰਦਾ ਕਿ ਤੁਹਾਡੀ ਹਾਲਤ “ਗੰਭੀਰ” ਹੈ
- ਤੁਹਾਡੇ ਡਾਕਟਰ ਨੇ ਲਿਖਿਆ ਹੈ ਕਿ ਤੁਸੀਂ ਰੋਜ਼ਾਨਾ ਰਹਿਣੀ-ਬਹਿਣੀ ਦੇ ਬਹੁਤ ਸਾਰੇ ਕੰਮ ਕਰਨ ਵਿਚ “ਆਜ਼ਾਦ” ਹੋ ਅਤੇ ਉਹ ਕਰਨ ਲਈ ਤੁਹਾਨੂੰ ਕਿਸੇ ਮਦਦ ਦੀ ਲੋੜ ਨਹੀਂ ਹੈ
- ਤੁਹਾਡੇ ਡਾਕਟਰ ਨੇ ਤੁਹਾਡੀਆਂ ਸੀਮਾਵਾਂ ਬਾਰੇ ਕਾਫੀ ਜਾਣਕਾਰੀ ਨਹੀਂ ਦਿੱਤੀ।

ਭਾਗ ਤਿੰਨ ਭਰਨ ਤੋਂ ਪਹਿਲਾਂ, ਆਪਣੇ ਡਾਕਟਰ ਨੂੰ ਮਦਦ ਕਰਨ ਵਾਲੀ ਚਿੱਠੀ ਲਿਖਣ ਲਈ ਕਹਿਣਾ ਇਕ ਚੰਗਾ ਖਿਆਲ ਹੈ ਜਿਹੜੀ ਮੁੱਖ ਮੁੱਦਿਆਂ ਬਾਰੇ ਗੱਲ ਕਰਦੀ ਹੋਵੇ। ਇਸ ਬਾਰੇ ਹੇਠਾਂ ਮਦਦ ਕਰਨ ਵਾਲੀ ਹੋਰ ਜਾਣਕਾਰੀ ਵਾਲਾ ਭਾਗ ਦੇਖੋ।

ਭਾਗ ਚਾਰ: ਇਹ ਭਾਗ ਵੀ ਤੁਹਾਡੇ ਵਲੋਂ ਭਰਿਆ ਜਾਂਦਾ ਹੈ। ਤੁਹਾਡੇ ਲਈ ਫਾਰਮ 'ਤੇ ਦਸਖਤ ਕਰਨਾ, ਇਸ 'ਤੇ ਤਾਰੀਕ ਪਾਉਣਾ ਅਤੇ ਜੇ ਤੁਹਾਡੇ ਕੋਲ ਹੋਵੇ ਤਾਂ ਆਪਣਾ ਫੋਨ ਨੰਬਰ ਲਿਖਣਾ ਜ਼ਰੂਰੀ ਹੈ।



4. ਮਦਦ ਕਰਨ ਵਾਲੀ ਹੋਰ ਜਾਣਕਾਰੀ

ਹੋਰ ਜਾਣਕਾਰੀ - ਖਾਸ ਕਰਕੇ ਮੈਡੀਕਲ ਚਿੱਠੀਆਂ - ਤੁਹਾਨੂੰ ਆਪਣੀ ਪੀ ਡਬਲਯੂ ਡੀ ਲਈ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਦੀ ਕਾਮਯਾਬੀ ਦਾ ਮੌਕਾ ਦੇਣ ਲਈ ਬਹੁਤ ਮਹੱਤਵਪੂਰਨ ਹੈ। ਕੁਝ ਖਿਆਲ ਇਹ ਹਨ ਜਿਹੜੇ ਮਦਦ ਕਰ ਸਕਦੇ ਹਨ:

- ਏ) ਪੀ ਡਬਲਯੂ ਡੀ ਤੋਂ ਤੁਹਾਨੂੰ ਨਾਂਹ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ ਅਤੇ ਉਸ ਨੂੰ ਦੱਸੋ ਕਿ ਆਪਣੀ ਦੁਬਾਰਾ ਵਿਚਾਰ ਲਈ ਬੇਨਤੀ ਕਰਨ ਵਿਚ ਤੁਹਾਨੂੰ ਉਸ ਦੀ ਲੋੜ ਹੈ। ਜੇ ਤੁਹਾਡਾ ਡਾਕਟਰ ਮਦਦ ਕਰਨ ਵਾਲਾ ਹੋਵੇ ਤਾਂ ਉਸ ਨੂੰ ਇਕ ਚਿੱਠੀ ਲਿਖਣ ਲਈ ਕਹੋ ਜਿਹੜੀ ਇਹ ਦੱਸਦੀ ਹੋਵੇ ਕਿ ਤੁਸੀਂ ਪੀ ਡਬਲਯੂ ਡੀ ਲਈ ਹੱਕਦਾਰੀ ਦੀਆਂ ਸ਼ਰਤਾਂ ਕਿਉਂ ਪੂਰੀਆਂ ਕਰਦੇ ਹੋ। ਆਪਣੇ ਡਾਕਟਰ ਨੂੰ ਇਹ ਯਾਦ ਕਰਵਾਉਣਾ ਇਕ ਚੰਗਾ ਖਿਆਲ ਹੈ ਕਿ ਤੁਹਾਡੀ ਡਿਸਟੇਬਿਲਟੀ ਕਿਵੇਂ ਤੁਹਾਡੀ ਰੋਜ਼ਾਨਾ ਰਹਿਣੀ-ਬਹਿਣੀ ਦੇ ਕੰਮਾਂ ਨੂੰ ਸੀਮਤ ਕਰਦੀ ਹੈ ਅਤੇ ਤੁਹਾਨੂੰ ਹੋਰ ਲੋਕਾਂ, ਮਦਦ ਕਰਨ ਵਾਲੇ ਯੰਤਰਾਂ ਜਾਂ ਮਦਦ ਕਰਨ ਵਾਲੇ ਜਾਨਵਰਾਂ ਤੋਂ ਕਿਸ ਕਿਸਮ ਦੀ ਮਦਦ ਦੀ ਲੋੜ ਹੈ। ਯਾਦ ਰੱਖੋ ਕਿ ਡਾਕਟਰ ਲਈ ਇਕ ਚਿੱਠੀ ਲਿਖਣਾ ਅਤੇ ਤੁਹਾਨੂੰ ਦੁਬਾਰਾ ਵਿਚਾਰ ਲਈ ਬੇਨਤੀ ਕਰਨ ਦੀ ਡੈੱਡਲਾਈਨ ਤੋਂ ਪਹਿਲਾਂ ਦੇਣਾ ਜ਼ਰੂਰੀ ਹੈ।
- ਬੀ) ਤੁਹਾਡੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਵਿਚ ਇਹ ਵੀ ਤੁਹਾਡੀ ਮਦਦ ਕਰ ਸਕਦਾ ਹੈ ਜੇ ਤੁਸੀਂ ਉਨ੍ਹਾਂ ਮਾਹਰਾਂ (ਪ੍ਰੋਫੈਸ਼ਨਲਜ਼) ਅਤੇ ਮਦਦ ਕਰਨ ਵਾਲੇ ਲੋਕਾਂ ਤੋਂ ਜਾਣਕਾਰੀ ਜਾਂ ਚਿੱਠੀਆਂ ਲੈਂਦੇ ਹੋ ਜਿਹੜੇ ਤੁਹਾਡੀਆਂ ਸੀਮਾਵਾਂ ਤੋਂ ਜਾਣੂ ਹਨ। ਐੱਮ ਐੱਸ ਡੀ ਪੀ ਆਰ ਦੋਸਤਾਂ ਜਾਂ ਪਰਿਵਾਰ ਦੀਆਂ ਚਿੱਠੀਆਂ ਨਾਲੋਂ ਸਿਹਤ ਮਾਹਰਾਂ ਦੀਆਂ ਚਿੱਠੀਆਂ ਨੂੰ ਜ਼ਿਆਦਾ ਮਹੱਤਵ ਦੇਵੇਗੀ; ਪਰ ਕਿਸੇ ਤੋਂ ਵੀ ਉਹ ਚਿੱਠੀ ਜਿਹੜੀ ਤੁਹਾਡੀ ਮਦਦ ਕਰਦੀ ਹੈ ਜਾਂ ਤੁਹਾਡੀ ਹਿਮਾਇਤ ਕਰਦੀ ਹੈ, ਅਜੇ ਵੀ ਮਦਦ ਕਰਨ ਵਾਲੀ ਹੋ ਸਕਦੀ ਹੈ।

5. ਆਪਣੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਦਰਜ ਕਰਵਾਉ

ਆਪਣੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਮੁਕੰਮਲ ਕਰ ਲੈਣ ਤੋਂ ਫੌਰਨ ਬਾਅਦ ਇਸ ਨੂੰ ਐੱਮ ਐੱਸ ਡੀ ਪੀ ਆਰ ਦੇ ਆਪਣੇ ਲੋਕਲ ਦਫਤਰ ਨੂੰ ਲੈ ਕੇ ਜਾਓ। ਡੈੱਡਲਾਈਨ ਚੈੱਕ ਕਰੋ। ਆਖਰੀ ਮਿੰਟ ਤੱਕ ਉਡੀਕ ਨਾ ਕਰੋ। **ਇਹ ਪੱਕਾ ਕਰੋ ਕਿ ਤੁਹਾਡੇ ਕੋਲ ਇਸ ਦੀ ਕਾਪੀ ਹੈ।**

ਆਮ ਹਾਲਤਾਂ ਵਿਚ, ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਮਿਲ ਜਾਣ ਤੋਂ ਬਾਅਦ, ਮਨਿਸਟਰੀ ਦੁਬਾਰਾ ਵਿਚਾਰ ਕਰਨ ਦਾ ਆਪਣਾ ਫੈਸਲਾ ਕਰਨ ਲਈ 10 ਕਾਰੋਬਾਰੀ ਦਿਨਾਂ ਤੱਕ ਲਵੇਗੀ। ਦੁਬਾਰਾ ਵਿਚਾਰ ਕਰਨ ਦਾ ਫੈਸਲਾ ਤੁਹਾਨੂੰ ਡਾਕ ਰਾਹੀਂ ਭੇਜਿਆ ਜਾਵੇਗਾ।

ਯਾਦ ਰੱਖੋ, ਜੇ ਐੱਮ ਐੱਸ ਡੀ ਪੀ ਆਰ ਤੁਹਾਡੀ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਨੂੰ ਰੱਦ ਕਰ ਦਿੰਦੀ ਹੈ ਤਾਂ ਤੁਸੀਂ ਅਪੀਲ ਟ੍ਰਿਬਿਊਨਲ ਕੋਲ ਸੁਣਵਾਈ ਲਈ ਬੇਨਤੀ ਕਰ ਸਕਦੇ ਹੋ। ਇਸ ਬਾਰੇ ਹੈਲਪ ਸ਼ੀਟ 5ਬੀ ਦੇਖੋ।

ਪੀ ਡਬਲਯੂ ਡੀ ਦੀ ਅਪੀਲ ਲਈ ਕਾਰਵਾਈ ਕਰਨ ਦੇ ਇਲਾਵਾ, ਤੁਸੀਂ ਪੀ ਡਬਲਯੂ ਡੀ ਭੱਤਿਆਂ ਲਈ ਇਕ ਨਵੀਂ ਐਪਲੀਕੇਸ਼ਨ ਵੀ ਸ਼ੁਰੂ ਕਰ ਸਕਦੇ ਹੋ, ਜੇ ਤੁਹਾਡੀ ਦੁਬਾਰਾ ਵਿਚਾਰ ਕਰਨ ਦੀ ਬੇਨਤੀ ਫਿਰ ਰੱਦ ਕਰ ਦਿੱਤੀ ਜਾਂਦੀ ਹੈ, ਜਾਂ ਜੇ ਤੁਸੀਂ ਰਿਕੁਐਸਟ ਫਾਰ ਰੀਕੋਨਸਿਡਰੇਸ਼ਨ ਕਰਨ ਲਈ ਜ਼ਿਆਦਾ ਲੇਟ ਹੋ ਗਏ ਹੋ। ਤੁਹਾਡੇ ਲਈ ਇਹ ਦਿਖਾਉਣ ਦੇ ਯੋਗ ਹੋਣਾ ਜ਼ਰੂਰੀ ਹੈ ਕਿ ਤੁਹਾਡੀਆਂ ਹਾਲਤਾਂ ਵਿਚ ਤਬਦੀਲੀਆਂ ਆਈਆਂ ਹਨ ਜਾਂ ਕੁਝ ਨਵੀਂ ਜਾਣਕਾਰੀ ਹੈ ਜਿਹੜੀ ਤੁਹਾਡੀ ਮੁਢਲੀ ਐਪਲੀਕੇਸ਼ਨ ਵਿਚ ਸ਼ਾਮਲ ਨਹੀਂ ਕੀਤੀ ਗਈ ਸੀ। ਜ਼ਿਆਦਾ ਜਾਣਕਾਰੀ ਲਈ **ਹੈਲਪ ਸ਼ੀਟ 2: ਡਿਸਟੇਬਿਲਟੀਜ਼ ਵਾਲੇ ਵਿਅਕਤੀਆਂ (ਪੀ ਡਬਲਯੂ ਡੀ) ਲਈ ਐਪਲੀਕੇਸ਼ਨ ਪੜ੍ਹੋ।**

ਦੁਬਾਰਾ ਵਿਚਾਰ ਕਰਨ ਦੀ ਬੇਨਤੀ 'ਤੇ ਫੈਸਲਾ ਕਰਨ ਲਈ ਜੇ ਮਨਿਸਟਰੀ ਨਿਯਮਾਂ ਨਾਲੋਂ ਜ਼ਿਆਦਾ ਸਮਾਂ ਲਾਉਂਦੀ ਹੈ ਤਾਂ ਦੇਰੀ ਦੇ ਨਤੀਜੇ ਵਜੋਂ ਤੁਹਾਡੇ ਪੈਸੇ ਨਹੀਂ ਘਟਣਗੇ।



ਇਹ ਹੈਲਪ ਸ਼ੀਟ ਡਿਸਏਬਿਲਟੀ ਅਲਾਇੰਸ ਬੀ ਸੀ ਦੇ ਇਕ ਪ੍ਰੋਗਰਾਮ ਐਡਵੋਕੇਸੀ ਐਕਸੈੱਸ ਵਲੋਂ ਤਿਆਰ ਕੀਤੀ ਗਈ ਸੀ।
ਬੀ ਸੀ ਡਿਸਏਬਿਲਟੀ ਹੈਲਪ ਸ਼ੀਟਾਂ ਲਈ ਫੰਡ ਦੇਣ ਵਾਸਤੇ ਹੈਲਥ ਸਾਇੰਸਿਜ਼ ਐਸੋਸੀਏਸ਼ਨ ਔਫ ਬ੍ਰਿਟਿਸ਼ ਕੋਲੰਬੀਆ ਅਤੇ
ਲਾਅ ਫਾਉਂਡੇਸ਼ਨ ਔਫ ਬ੍ਰਿਟਿਸ਼ ਕੋਲੰਬੀਆ ਦਾ ਧੰਨਵਾਦ।

1450-605 Robson St., Vancouver, BC V6B 5J3 • ਟੈਲੀਫੋਨ: 604-872-1278 • ਫੈਕਸ 604-875-9227
ਟੋਲ ਫਰੀ 1-800-663-1278 • www.disabilityalliancebc.org

ਹੈਲਪ ਸ਼ੀਟਾਂ ਦੀ ਪੂਰੀ ਲੜੀ ਅਤੇ ਡੀ ਏ ਬੀ ਸੀ ਦੀਆਂ ਸਾਰੀਆਂ ਲਿਖਤਾਂ ਇੱਥੇ ਮੁਫਤ ਉਪਲਬਧ ਹਨ:
<https://disabilityalliancebc.org/publications>.



we are all
connected

